

ਪ੍ਰਜਣਨ ਸ਼ਕਤੀ ਲਈ ਵੀਰਜ ਦਾ ਮੁਲਾਂਕਣ

ਪੈਥੋਲੋਜੀ ਵਿਭਾਗ

ਮਰੀਜ਼ ਲਈ ਜਾਣਕਾਰੀ ਕਿਤਾਬਚਾ

ਆਪਣੀ ਅਪਾਇੰਟਮੈਂਟ ਤੋਂ ਘੱਟੋ-ਘੱਟ ਸੱਤ ਦਿਨ ਪਹਿਲਾਂ ਕਿਰਪਾ ਕਰਕੇ ਇਹਨਾਂ
ਨਿਰਦੇਸ਼ਾਂ ਨੂੰ ਚੰਗੀ ਤਰ੍ਹਾਂ ਪੜ੍ਹੋ



ਜਾਣ ਪਛਾਣ

ਤੁਹਾਡੇ ਕਨਸਲਟੈਂਟ ਜਾਂ ਜੀਪੀ ਨੂੰ ਲਾਜ਼ਮੀ ਤੌਰ 'ਤੇ ਤੁਹਾਨੂੰ ਅੱਗੇ ਦਿੱਤੀ ਜਾਣਕਾਰੀ ਨਾਲ ਪੂਰੀ ਤਰ੍ਹਾਂ ਭਰਿਆ ਮਾਈਕ੍ਰੋਬਾਇਓਲੋਜੀ ਬੇਨਤੀ ਫਾਰਮ ਦੇਣਾ ਚਾਹੀਦਾ ਹੈ:

- ਤੁਹਾਡੇ ਵੇਰਵੇ - ਪੂਰਾ ਨਾਮ, ਜਨਮ ਮਿਤੀ ਅਤੇ ਪਤਾ।
- ਬੇਨਤੀ ਕਰਨ ਵਾਲੇ ਡਾਕਟਰ ਦਾ ਨਾਮ ਅਤੇ ਨਮੂਨੇ ਦੀ ਕਿਸਮ।
- ਕਲੀਨਿਕ ਵੇਰਵੇ - ਵਿਸ਼ਲੇਸ਼ਣ ਲਈ ਕਾਰਨ ਸ਼ਾਮਲ ਕਰੋ ਮਿਸਾਲ ਲਈ ਪ੍ਰਜਣਨ ਸ਼ਕਤੀ, ਨਸਬੰਦੀ ਦਾ ਉਲਟਾਅ।

ਮਹੱਤਵਪੂਰਨ: ਬੇਨਤੀ ਫਾਰਮ ਦੇ ਬਿਨਾਂ ਤੁਹਾਡੇ ਨਮੂਨੇ ਦੀ ਜਾਂਚ ਨਹੀਂ ਕੀਤੀ ਜਾਵੇਗੀ।

ਜਦੋਂ ਤੁਹਾਡੇ ਕੋਲ ਇਹ ਹੁੰਦਾ ਹੈ ਤਾਂ ਤੁਹਾਨੂੰ ਵਿਭਾਗ ਵਿਖੇ ਆਪਣਾ ਨਮੂਨਾ ਲਿਆਉਣ ਲਈ ਆਪਣੇ ਲਈ ਅਪਾਇੰਟਮੈਂਟ ਦੇ ਸਮੇਂ ਦਾ ਇੰਤਜ਼ਾਮ ਕਰਨ ਲਈ ਰੱਸੇਲਜ਼ ਹਾਲ ਹਸਪਤਾਲ ਵਿਖੇ ਮਾਈਕ੍ਰੋਬਾਇਓਲੋਜੀ ਲੈਬਾਰਟਰੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ, **01384 244056** 'ਤੇ ਟੈਲੀਫੋਨ ਕਰਨ ਦੀ ਲੋੜ ਹੋਵੇਗੀ। ਗੁਪਤਤਾ ਨੂੰ ਯਕੀਨੀ ਬਣਾਉਣ ਲਈ, ਅਪਾਇੰਟਮੈਂਟਾਂ ਸਿਰਫ ਬੇਨਤੀ ਫਾਰਮ ਉੱਤੇ ਦਿੱਤੇ ਵਿਅਕਤੀ ਨਾਲ ਹੀ ਕੀਤੀਆਂ ਜਾਣਗੀਆਂ।

ਜੇ ਬਾਅਦ ਵਿੱਚ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਅਪਾਇੰਟਮੈਂਟ ਲਈ ਨਹੀਂ ਆ ਸਕੋਗੇ, ਤਾਂ ਕਿਰਪਾ ਕਰਕੇ ਇਸ ਨੂੰ ਰੱਦ ਕਰਨ ਜਾਂ ਇਸ ਦਾ ਮੁੜ-ਇੰਤਜ਼ਾਮ ਕਰਨ ਲਈ ਉਪਰੋਕਤ ਨੰਬਰ 'ਤੇ ਕਾਲ ਕਰੋ। ਖੁੰਝਾਈਆਂ ਅਪਾਇੰਟਮੈਂਟਾਂ ਸਾਡੇ ਉਡੀਕ ਸਮਿਆਂ ਨੂੰ ਵਧਾ ਸਕਦੀਆਂ ਹਨ।

ਕੀ ਕੁਝ ਹੈ ਜੋ ਮੇਰੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ?

ਨਮੂਨਾ ਇਕੱਤਰ ਕਰਨ ਦੇ ਨਿਰਦੇਸ਼ਾਂ ਦਾ ਪਾਲਣ ਕਰਨ ਵਿੱਚ ਅਸਫਲਤਾ ਵੀਰਜ ਵਿਸ਼ਲੇਸ਼ਣ ਦੇ ਨਤੀਜਿਆਂ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕਰ ਸਕਦੀ ਹੈ। ਜੇ ਤੁਸੀਂ ਸਿਫ਼ਾਰਿਸ਼ਾਂ ਦਾ ਬਿਲਕੁਲ ਸਹੀ-ਸਹੀ ਪਾਲਣ ਨਹੀਂ ਕੀਤਾ ਹੈ, ਤਾਂ ਲੈਬੋਰਟਰੀ ਨਾਲ ਸੰਪਰਕ ਕਰਕੇ ਆਪਣਾ ਟੈਸਟ ਰੱਦ ਕਰੋ। ਅਸੀਂ ਤੁਹਾਨੂੰ ਜਿੰਨੀ ਜਲਦੀ ਸੰਭਵ ਹੋ ਸਕੇਗਾ ਨਵੀਂ ਅਪਾਇੰਟਮੈਂਟ ਦੀ ਪੇਸ਼ਕਸ਼ ਕਰਾਂਗੇ।

ਜੇ ਮੈਂ ਸੇਵਾ ਬਾਰੇ ਟਿੱਪਣੀ ਕਰਨਾ ਚਾਹਾਂ ਤਾਂ?

ਸਾਡਾ ਉਦੇਸ਼ ਇੱਕ ਉੱਚ ਗੁਣਵੱਤਾ ਵਾਲੀ ਸੇਵਾ ਦੇਣਾ ਹੁੰਦਾ ਹੈ। ਜੇ ਤੁਹਾਡੀਆਂ ਕੋਈ ਸ਼ਿਕਾਇਤਾਂ, ਟਿੱਪਣੀਆਂ ਜਾਂ ਸੁਝਾਅ ਹਨ ਤਾਂ ਤੁਸੀਂ ਉਹਨਾਂ ਨੂੰ ਇਸ ਪਤੇ 'ਤੇ ਪੱਤਰ ਲਿਖ ਕੇ ਸਿੱਧਾ ਵਿਭਾਗ ਦੇ ਕੋਲ ਉਠਾ ਸਕਦੇ ਹੋ:

The Quality Manager, Black Country Pathology Services, Pathology Dept., Royal Wolverhampton NHS Trust, New Cross Hospital, Wolverhampton WV10 0QP

ਸਾਡੀ ਸੇਵਾ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਸਹਾਇਤਾ ਕਰਨ ਲਈ ਅਸੀਂ ਕਦੇ-ਕਦੇ ਮਰੀਜ਼ ਸੰਤੁਸ਼ਟੀ ਸਰਵੇਖਣ ਚਲਾਉਂਦੇ ਹਾਂ, ਇਸ ਲਈ ਜਦੋਂ ਤੁਸੀਂ ਲੈਬੋਰਟਰੀ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਸਾਡੇ ਲਈ ਇੱਕ ਸਵਾਲਨਾਮਾ ਪੂਰਾ ਕਰਨ ਲਈ ਕਿਹਾ ਜਾ ਸਕਦਾ ਹੈ।

ਨਮੂਨਾ ਇਕੱਤਰ ਕਰਨ ਲਈ ਮੈਂ ਕੀ ਕਰਾਂ?

ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਮਾਈਕ੍ਰੋਬਾਇਓਲੋਜੀ ਲੈਬੋਰਟਰੀ ਵਿਖੇ ਨਮੂਨੇ ਤਿਆਰ ਕਰਨ ਲਈ ਕੋਈ ਸਹੂਲਤਾਂ ਨਹੀਂ ਹਨ ਅਤੇ ਇਸ ਲਈ ਇਹ ਲਾਜ਼ਮੀ ਤੌਰ 'ਤੇ ਪੈਥੋਲੋਜੀ ਵਿਭਾਗ ਆਉਣ ਤੋਂ ਪਹਿਲਾਂ ਇਕੱਤਰ ਕਰਨਾ ਚਾਹੀਦਾ ਹੈ।

ਨਮੂਨਾ ਲਾਜ਼ਮੀ ਤੌਰ 'ਤੇ ਬੇਨਤੀ ਕਰਨ ਵਾਲੇ ਡਾਕਟਰ ਵੱਲੋਂ ਮੁਹੱਈਆ ਕਰਵਾਏ ਕੀਟਾਣੂ-ਮੁਕਤ, ਪੇਚਦਾਰ ਢੱਕਣ ਵਾਲੇ 70ml ਕੰਟੇਨਰ ਵਿੱਚ ਇਕੱਠਾ ਕਰਨਾ ਚਾਹੀਦਾ ਹੈ ਜਾਂ ਬਦਲ ਦੇ ਤੌਰ 'ਤੇ ਤੁਸੀਂ ਰੱਸੋਲਜ਼ ਹਾਲ ਹਸਪਤਾਲ ਦੇ ਪੈਥੋਲੋਜੀ ਵਿਭਾਗ ਦੀ ਰਿਸੈਪਸ਼ਨ ਤੋਂ ਇਹ ਲੈ ਸਕਦੇ ਹੋ।

- ਆਪਣੇ ਵੀਰਜ ਦਾ ਨਮੂਨਾ ਮੁਹੱਈਆ ਕਰਵਾਉਣ ਤੋਂ ਦੋ ਦਿਨ ਪਹਿਲਾਂ ਤੱਕ, ਤੁਹਾਨੂੰ ਲਾਜ਼ਮੀ ਤੌਰ 'ਤੇ ਸੈਕਸ ਨਹੀਂ ਕਰਨਾ ਚਾਹੀਦਾ ਜਾਂ ਵੀਰਜ-ਪਤਨ ਨਹੀਂ ਕਰਨਾ ਚਾਹੀਦਾ; ਨਹੀਂ ਤਾਂ ਨਮੂਨੇ ਵਿੱਚ ਅਪਰਿਪੱਕ ਸ਼ੁਕਰਾਣੂ ਹੋ ਸਕਦੇ ਹਨ। ਇਸ ਤੋਂ ਇਲਾਵਾ, ਸੰਭੋਗ ਜਾਂ ਵੀਰਜ-ਪਤਨ ਤੋਂ ਸੱਤ ਦਿਨਾਂ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਨਮੂਨਾ ਨਹੀਂ ਲੈਣਾ ਚਾਹੀਦਾ; ਨਹੀਂ ਤਾਂ ਇਹ ਨਮੂਨੇ ਵਿੱਚ ਬਹੁਤ ਸਾਰੇ ਮ੍ਰਿਤ ਸ਼ੁਕਰਾਣੂ ਦਿਖਾ ਸਕਦਾ ਹੈ।
- ਸਾਡੀ ਲੈਬੋਰਟਰੀ ਜਾਂਚ ਲਾਜ਼ਮੀ ਤੌਰ 'ਤੇ **ਇਕੱਤਰ ਕਰਨ ਦੇ ਇੱਕ ਘੰਟੇ ਅੰਦਰ** ਹੋਣੀ ਚਾਹੀਦੀ ਹੈ, ਅਤੇ ਇਸ ਲਈ ਨਮੂਨਾ ਲਾਜ਼ਮੀ ਤੌਰ 'ਤੇ ਤੁਹਾਡੀ ਅਪਾਇੰਟਮੈਂਟ ਦੇ ਸਮੇਂ ਤੋਂ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਬਾਅਦ ਪੇਸ਼ ਨਹੀਂ ਕਰਨਾ ਚਾਹੀਦਾ।
- ਨਮੂਨਾ ਲਾਜ਼ਮੀ ਤੌਰ 'ਤੇ ਹਸਤ-ਮੈਥੂਨ ਰਾਹੀਂ ਪ੍ਰਾਪਤ ਕਰਨਾ ਚਾਹੀਦਾ ਹੈ, ਅਤੇ ਸਾਰਾ ਨਮੂਨਾ ਲਾਜ਼ਮੀ ਤੌਰ 'ਤੇ ਮੁਹੱਈਆ ਕੀਤੇ ਕੰਟੇਨਰ ਵਿੱਚ ਇਕੱਠਾ ਕਰਨਾ ਚਾਹੀਦਾ ਹੈ। ਕੰਡੋਮ ਦੀ ਵਰਤੋਂ **ਨਾ ਕਰੋ** ਕਿਉਂਕਿ ਉਨ੍ਹਾਂ ਵਿੱਚ ਸਪਰਮੀਸਾਇਡ (ਸ਼ੁਕਰਾਣੂ ਮਾਰਨ ਵਾਲਾ ਤੱਤ) ਹੁੰਦਾ ਹੈ। ਹਸਤ-ਮੈਥੂਨ ਰਾਹੀਂ ਨਮੂਨਾ ਲੈਣ ਵਿੱਚ ਕਿਸੇ ਵੀ ਸਮੱਸਿਆਵਾਂ ਬਾਰੇ ਤੁਹਾਡੇ ਸਲਾਹਕਾਰ ਜਾਂ ਜੀਪੀ ਨਾਲ ਵਿਚਾਰ ਵਟਾਂਦਰਾ ਕੀਤਾ ਜਾਣਾ ਜ਼ਰੂਰੀ ਹੈ।
- ਨਮੂਨੇ ਵਾਲੇ ਕੰਟੇਨਰ ਉੱਤੇ ਆਪਣਾ ਨਾਮ ਅਤੇ ਇਕੱਤਰ ਕਰਨ ਦੀ ਤਾਰੀਖ ਅਤੇ ਸਮਾਂ ਲਿਖੋ। ਮੁਹੱਈਆ ਕੀਤੇ ਗਏ ਕੀਟਾਣੂ-ਮੁਕਤ ਕੰਟੇਨਰ ਦੀ ਵਰਤੋਂ ਕਰੋ - ਦੂਜੇ ਕੰਟੇਨਰ ਸਵੀਕਾਰ ਨਹੀਂ ਕੀਤੇ ਜਾਂਦੇ ਹਨ ਕਿਉਂਕਿ ਉਹ ਸ਼ੁਕਰਾਣੂ ਨੂੰ ਮਾਰ ਸਕਦੇ ਹਨ। ਜਦੋਂ ਤੱਕ ਤੁਸੀਂ ਨਮੂਨਾ ਪੈਦਾ ਕਰਨ ਲਈ ਤਿਆਰ ਨਾ ਹੋਵੋ, ਕੰਟੇਨਰ ਨੂੰ ਨਾ ਖੋਲ੍ਹੋ।
- ਇਹ ਯਕੀਨੀ ਬਣਾਓ ਕਿ ਢੱਕਣ ਨੂੰ ਚੰਗੀ ਤਰ੍ਹਾਂ ਘੁੰਮਾ ਕੇ ਬੰਦ ਕੀਤਾ ਜਾਂਦਾ ਹੈ, ਅਤੇ ਫੇਰ ਇਸ ਨੂੰ ਬੇਨਤੀ ਫਾਰਮ ਨਾਲ ਨੱਥੀ ਕੀਤੇ ਬੈਗ ਵਿੱਚ ਰੱਖ ਕੇ ਬੈਗ ਸੀਲ ਕਰ ਦਿਓ।

- ਨਮੂਨੇ ਨੂੰ ਲੈਬਾਰਟਰੀ ਲਿਜਾਣ ਸਮੇਂ, ਇਹ ਯਕੀਨੀ ਬਣਾਓ ਕਿ ਇਸ ਨੂੰ ਨਿੱਘਾ (ਸਰੀਰ ਦੇ ਤਾਪਮਾਨ ਤੱਕ) ਰੱਖਿਆ ਜਾਂਦਾ ਹੈ, ਜਾਂ ਤਾਂ ਅੰਦਰੂਨੀ ਜੇਬ ਵਿੱਚ ਰੱਖ ਕੇ, ਜਾਂ ਫੇਰ ਚਮੜੀ ਨਾਲ ਲਗਾ ਕੇ, ਕਿਉਂਕਿ ਤਾਪਮਾਨ ਵਿੱਚ ਕਮੀ ਸ਼ੁਕਰਾਣੂ ਖਤਮ ਕਰ ਸਕਦੀ ਹੈ।
- ਆਪਣਾ ਨਮੂਨਾ (ਇਕੱਠਾ ਕਰਨ ਦੇ ਇੱਕ ਘੰਟੇ ਅੰਦਰ) ਬੇਨਤੀ ਫਾਰਮ ਨਾਲ, ਪੈਥੋਲੋਜੀ ਵਿਭਾਗ ਦੀ ਰਿਸੈਪਸ਼ਨ, ਪਹਿਲੀ ਮੰਜ਼ਿਲ, ਵੈਸਟ ਵਿੰਗ, ਰੌਸੇਲਜ਼ ਹਾਲ ਹਸਪਤਾਲ ਲਿਆਓ।
- ਰਿਸੈਪਸ਼ਨਿਸਟ ਮਾਈਕ੍ਰੋਬਾਇਓਲੋਜੀ ਵਿਭਾਗ ਦੇ ਸਟਾਫ਼ ਮੈਂਬਰ ਨੂੰ ਕਾਲ ਕਰੇਗਾ/ਕਰੇਗੀ ਜੋ ਤੁਹਾਡੇ ਨਮੂਨਾ ਪ੍ਰਾਪਤ ਕਰਨ ਲਈ ਅਤੇ ਇਹ ਜਾਂਚ ਕਰਨ ਲਈ ਤੁਹਾਨੂੰ ਮਿਲੇਗਾ ਕਿ ਸਾਡੇ ਲੋੜੀਂਦੇ ਵੇਰਵੇ ਦੇ ਦਿੱਤੇ ਗਏ ਹਨ। ਇਸ ਵਿੱਚ 10 ਤੋਂ 15 ਮਿੰਟਾਂ ਤੋਂ ਜ਼ਿਆਦਾ ਸਮਾਂ ਨਹੀਂ ਲੱਗਣਾ ਚਾਹੀਦਾ। **ਆਪਣਾ ਨਮੂਨਾ ਸਟਾਫ਼ ਦੇ ਕਿਸੇ ਹੋਰ ਮੈਂਬਰ ਨੂੰ ਨਾ ਦਿਓ, ਜਾਂ ਰਿਸੈਪਸ਼ਨਿਸਟ ਨਾਲ ਗੱਲ ਕੀਤੇ ਬਿਨਾਂ ਇਸ ਨੂੰ ਰਿਸੈਪਸ਼ਨ ਡੈਸਕ 'ਤੇ ਨਾ ਛੱਡੋ।**

ਕਿਰਪਾ ਕਰਕੇ ਧਿਆਨ ਦਿਓ: ਜੇ ਤੁਸੀਂ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਦੇ ਹੋ ਜਾਂ ਆਪਣੇ ਡਾਕਟਰ ਤੋਂ ਢੁਕਵੇਂ ਬੇਨਤੀ ਫਾਰਮ ਦੇ ਬਿਨਾਂ ਆਉਂਦੇ ਹੋ, ਤਾਂ ਤੁਹਾਡਾ ਨਮੂਨਾ ਲਿਆ ਨਹੀਂ ਜਾਵੇਗਾ।

ਮੇਰੇ ਨਮੂਨੇ ਦੀ ਕਿਸ ਲਈ ਜਾਂਚ ਕੀਤੀ ਜਾਵੇਗੀ?

ਤੁਹਾਡੇ ਨਮੂਨੇ ਦੀ ਇਹਨਾਂ ਗੱਲਾਂ ਜਾਂਚ ਕੀਤੀ ਜਾਵੇਗੀ:

- **ਦਿੱਖ**
- **ਮਾਤਰਾ** - ਇਸ ਲਈ ਤੁਹਾਡਾ ਨਮੂਨਾ ਇੱਕੋ ਵਾਰ ਦੇ ਵੀਰਜ-ਪਤਨ ਤੋਂ ਹੋਣਾ ਚਾਹੀਦਾ ਹੈ।
- **ਗਤੀਸ਼ੀਲਤਾ** - ਇਹ ਸ਼ੁਕਰਾਣੂ ਦੇ ਅੱਗੇ ਵਧਣ ਦਾ ਮੁਲਾਂਕਣ ਹੈ (ਤੁਹਾਡਾ ਵੀਰਜ ਕਿਵੇਂ ਅੱਗੇ ਵੱਧੇਗਾ)। ਇਹੀ ਕਾਰਨ ਹੈ ਕਿ ਨਮੂਨਾ ਲਾਜ਼ਮੀ ਤੌਰ 'ਤੇ ਤਾਜ਼ਾ ਹੋਣ ਚਾਹੀਦਾ ਹੈ ਅਤੇ ਇਕੱਠਾ ਕਰਨ ਦੇ ਇੱਕ ਘੰਟੇ ਅੰਦਰ ਲੈਬਾਰਟਰੀ ਪਹੁੰਚਣਾ ਚਾਹੀਦਾ ਹੈ ਕਿਉਂਕਿ ਲਿਜਾਣ ਵਿੱਚ ਕੋਈ ਦੇਰੀ ਜਾਂ ਤਾਪਮਾਨ ਵਿੱਚ ਕਮੀ ਗਤੀਸ਼ੀਲਤਾ ਅਤੇ ਸਜੀਵਤਾ (ਸ਼ੁਕਰਾਣੂ ਕਿੰਨੇ ਜੀਵੰਤ ਹਨ) 'ਤੇ ਅਸਰ ਪਾ ਸਕਦੀ ਹੈ।
- **ਸ਼ੁਕਰਾਣੂ ਦੀ ਸੰਘਣਤਾ ਲਈ** - ਇਹ ਵੀਰਜ ਦੇ ਇੱਕ ਮਿਲੀਲਿਟਰ ਸ਼ੁਕਰਾਣੂ ਦੀ ਗਿਣਤੀ ਦਾ ਸਹੀ ਨਿਰਧਾਰਨ ਹੈ। ਵੀਰਜ-ਪਤਨ ਦਾ ਪਹਿਲਾ ਹਿੱਸਾ ਸ਼ੁਕਰਾਣੂ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਲਈ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਸਮੁੱਚੇ ਨਮੂਨੇ ਨੂੰ ਇਕੱਤਰ ਕਰ ਲਿਆ ਗਿਆ ਹੈ।
- **ਮੌਰਫੋਲੋਜੀ**- ਇਹ 'ਆਮ' ਸ਼ੁਕਰਾਣੂ ਦੀ ਗਿਣਤੀ ਦਾ ਮੁਲਾਂਕਣ ਕਰਨ ਲਈ ਸ਼ੁਕਰਾਣੂ ਦੀ ਬਣਤਰ ਅਤੇ ਆਕਾਰ ਦਾ ਇੱਕ ਮੁਲਾਂਕਣ ਹੁੰਦਾ ਹੈ।

ਵੀਰਜ ਦੀ ਕੁਆਲਿਟੀ ਦਾ ਇੱਕ ਨਮੂਨੇ ਤੋਂ ਮੁਲਾਂਕਣ ਕਰਨਾ ਮੁਸ਼ਕਿਲ ਹੈ ਅਤੇ ਕਲੀਨਿਕਲ ਜਾਣਕਾਰੀ ਨਾਲ ਇਸ ਨੂੰ ਇਕੱਠਿਆਂ ਮਿਲਾ ਕੇ ਇਸ ਦੀ ਵਿਆਖਿਆ ਕਰਨੀ ਹੁੰਦੀ ਹੈ ਇਸ ਲਈ ਦੁਬਾਰਾ ਨਮੂਨਾ ਮੁਹੱਈਆ ਕਰਵਾਉਣ ਲਈ ਕਹਿਣਾ ਅਸਧਾਰਨ ਗੱਲ ਨਹੀਂ ਹੈ।

ਬੇਨਤੀ ਕਰਨ ਵਾਲੇ GP ਜਾਂ ਕਨਸਲਟੈਂਟ ਨੂੰ ਨਤੀਜੇ ਜਾਰੀ ਕੀਤੇ ਜਾਣਗੇ ਅਤੇ ਇਹ ਤੁਹਾਡੇ ਵੱਲੋਂ ਨਮੂਨਾ ਲਿਆਏ ਜਾਣ ਦੇ 48 ਘੰਟਿਆਂ ਬਾਅਦ ਉਪਲਬਧ ਹੋਣਗੇ।

ਉਸ ਸੂਰਤ ਵਿੱਚ ਨਮੂਨੇ ਦੀ ਜਾਂਚ ਨਹੀਂ ਕੀਤੀ ਜਾਵੇਗੀ ਜੇ:

- ਇਸਦੇ ਨਾਲ ਕੋਈ ਬੇਨਤੀ ਫਾਰਮ ਨਹੀਂ ਹੈ।
- ਨਮੂਨਾ ਉਸ ਵਿਅਕਤੀ, ਜਿਸ ਲਈ ਬੇਨਤੀ ਕੀਤੀ ਗਈ ਹੈ, ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੁਆਰਾ ਦਿੱਤਾ ਜਾਂਦਾ ਹੈ।
- ਜੇ ਨਮੂਨਾ ਇਕੱਤਰ ਕੀਤੇ ਜਾਣ ਅਤੇ ਲੈਬਾਰਟਰੀ ਵੱਲੋਂ ਇਸ ਨੂੰ ਪ੍ਰਾਪਤ ਕੀਤੇ ਜਾਣ ਦੇ ਸਮੇਂ ਦਰਮਿਆਨ ਇੱਕ ਘੰਟੇ ਤੋਂ ਜ਼ਿਆਦਾ ਦੇਰ ਹੋ ਗਈ ਹੈ।
- ਨਮੂਨੇ ਵਾਲੇ ਕੰਟੇਨਰ 'ਤੇ ਨਾਮ, ਨਮੂਨੇ ਦੀ ਤਾਰੀਖ ਅਤੇ ਸਮਾਂ, ਜਾਂ ਬੇਨਤੀ ਕਰਨ ਵਾਲੇ ਡਾਕਟਰ ਦਾ ਨਾਮ ਨਹੀਂ ਹੈ।
- ਲਿਆਏ ਜਾਣ ਦੌਰਾਨ ਨਮੂਨੇ ਵਿੱਚੋਂ ਰਿਸਾਵ ਹੋ ਗਿਆ ਹੈ।
- ਨਮੂਨਾ ਅਢਕਵੇਂ ਕੰਟੇਨਰ ਵਿੱਚ ਲਿਆਇਆ ਜਾਂਦਾ ਹੈ। ਜਾਰੀ ਕੀਤੇ ਗਏ ਕੰਟੇਨਰਾਂ ਨੂੰ ਸਾਡੀ ਕੁਆਲਿਟੀ ਦੀ ਤਸੱਲੀ ਦੇ ਹਿੱਸੇ ਵੱਜੋਂ ਵੰਡਣ ਤੋਂ ਪਹਿਲਾਂ ਜ਼ਹਿਰੀਲੇਪਣ ਲਈ ਜਾਂਚਿਆ ਜਾਂਦਾ ਹੈ ਅਤੇ ਇਸ ਲਈ ਹੋਰ ਕੰਟੇਨਰ ਨਤੀਜਿਆਂ ਉੱਤੇ ਅਸਰ ਪਾ ਸਕਦੇ ਹਨ।

ਮੈਂ ਪੈਥੋਲੋਜੀ ਵਿਭਾਗ ਤੱਕ ਕਿਵੇਂ ਪਹੁੰਚਾਂ?

ਰੱਸੇਲਜ਼ ਹਾਲ ਹਸਪਤਾਲ ਤੱਕ ਪਹੁੰਚਣ ਦੇ ਵੇਰਵੇ ਸਾਡੀ ਵੈੱਬਸਾਈਟ www.dgft.nhs.uk 'ਤੇ ਹਨ

ਪੈਥੋਲੋਜੀ ਲਈ ਨਿਰਦੇਸ਼

ਰੱਸੇਲਜ਼ ਹਾਲ ਹਸਪਤਾਲ ਦੀ ਮੁੱਖ ਰਿਸੈਪਸ਼ਨ 'ਤੇ ਪਹੁੰਚੋ। ਰੈਸਟੋਰੈਂਟ ਤੋਂ ਅੱਗੇ ਲੰਘੋ ਅਤੇ ਮੁੱਖ ਲਾਂਘੇ ਤੋਂ, ਲਿਫਟ ਜਾਂ ਪੌੜੀਆਂ (ਲਿਫਟ ਦੇ ਖੱਬੇ ਪਾਸੇ) ਤੱਕ ਪਹੁੰਚ ਕਰੋ। ਪਹਿਲੀ ਮੰਜ਼ਿਲ 'ਤੇ ਜਾਓ, ਲਿਫਟ ਜਾਂ ਪੌੜੀਆਂ ਤੋਂ ਬਾਹਰ ਨਿਕਲਣ 'ਤੇ ਸੱਜੇ ਮੁੜੋ ਅਤੇ ਲਾਂਘੇ ਦੇ ਆਖਰ ਤੱਕ ਅੱਗੇ ਜਾਂਦੇ ਰਹੋ। ਇੱਥੇ ਤੁਹਾਨੂੰ ਪੈਥੋਲੋਜੀ ਰਿਸੈਪਸ਼ਨ ਮਿਲ ਜਾਵੇਗੀ।

ਮੈਨੂੰ ਮੇਰੇ ਨਤੀਜੇ ਕਿਵੇਂ ਮਿਲਣਗੇ?

ਨਤੀਜੇ ਬੇਨਤੀ ਕਰਨ ਵਾਲੇ GP ਜਾਂ ਕਨਸਲਟੈਂਟ ਨੂੰ ਜਾਰੀ ਕੀਤੇ ਜਾਣਗੇ ਅਤੇ ਇਹ ਤੁਹਾਡੇ ਵੱਲੋਂ ਨਮੂਨਾ ਲਿਆਏ ਜਾਣ ਦੇ 48 ਘੰਟਿਆਂ ਬਾਅਦ ਉਪਲਬਧ ਹੋਣਗੇ।

ਜੇ ਤੁਹਾਡੇ ਕੋਈ ਪ੍ਰਸ਼ਨ ਹਨ, ਜਾਂ ਕੋਈ ਅਜਿਹੀ ਗੱਲ ਹੈ ਜੋ ਤੁਹਾਨੂੰ ਇਸ ਕਿਤਾਬਚੇ ਬਾਰੇ ਸਮਝ ਨਹੀਂ ਆਉਂਦੀ, ਤਾਂ ਕਿਰਪਾ ਕਰਕੇ ਸੰਪਰਕ ਕਰੋ:

ਮਾਈਕ੍ਰੋਬਾਇਓਲੋਜੀ ਡਿਪਾਰਟਮੈਂਟ ਨੂੰ 01384 244056 'ਤੇ (ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9 ਤੋਂ ਸ਼ਾਮ 5 ਵਜੇ ਤਕ)

ਰੱਸੇਲਜ਼ ਹਾਲ ਹਸਪਤਾਲ ਦਾ ਸਵਿੱਚਬੋਰਡ ਨੰਬਰ: 01384 456111

ਇਸ ਕਿਤਾਬਚੇ ਨੂੰ ਇਸ ਵੈੱਬਸਾਈਟ ਤੋਂ ਡਾਊਨਲੋਡ ਜਾਂ ਪ੍ਰਿੰਟ ਕੀਤਾ ਜਾ ਸਕਦਾ ਹੈ:

<http://dgft.nhs.uk/services-and-wards/pathology/>

ਜੇ ਇਸ ਮਰੀਜ਼ ਲਈ ਜਾਣਕਾਰੀ ਕਿਤਾਬਚੇ ਬਾਰੇ ਤੁਹਾਡੇ ਕੋਲ ਕੋਈ ਵੀ ਫੀਡਬੈਕ ਹੈ, ਤਾਂ ਕਿਰਪਾ ਕਰਕੇ dgft.patient.information@nhs.net 'ਤੇ ਈਮੇਲ ਕਰੋ

This leaflet can be made available in large print, audio version and in other languages, please call 0800 073 0510.

للحصول على هذه النشرة بحجم أكبر، وعلى شكل إصدار صوتي و بلغات أخرى، الرجاء الاتصال بالرقم 08000730510.

此宣传单可提供大字版本、音频版本和其它语言版本，请拨打电话：0800 073 0510。

Ulotka dostępna jest również w dużym druku, wersji audio lub w innym języku. W tym celu zadzwoń pod numer 0800 073 0510.

ਇਹ ਪਰਚਾ ਵੱਡੇ ਅੱਖਰਾਂ, ਬੋਲ ਕੇ ਰੀਕਾਰਡ ਕੀਤਾ ਹੋਇਆ ਅਤੇ ਦੂਸਰੀਆਂ ਭਾਸ਼ਾਵਾਂ ਵਿਚ ਵੀ ਪ੍ਰਾਪਤ ਹੋ ਸਕਦਾ ਹੈ, 0800 073 0510 ਤੇ ਫੋਨ ਕਰੋ ਜੀ।

Aceasta broșura poate fi pusă la dispoziție tipărită cu caractere mari, versiune audio sau în alte limbi, pentru acest lucru va rugăm sunați la 0800 073 0510.

یہ کتابچہ آپ کو بڑے حروف کی لکھائی، سمعی صورت اور دیگر زبانوں میں مہیا کیا جا سکتا ہے۔ برائے مہربانی فون نمبر 08000730510 پر رابطہ کریں۔